



ਗਲਤ ਜਾਣਕਾਰੀ: ਕੀ ਤੁਸੀਂ ਇਸਨੂੰ ਰੋਕ ਸਕਦੇ ਹੋ?

ਇਸ ਮੁਹਿੰਮ ਬਾਰੇ

ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ - ਜਿਸਨੂੰ "ਗਲਤ ਜਾਣਕਾਰੀ" ਕਿਹਾ ਜਾਂਦਾ ਹੈ - ਸਾਡੇ ਸਮਾਜ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ। ਅਤੇ ਇਹ ਸਿਰਫ਼ ਅਸੁਵਿਧਾਜਨਕ ਹੀ ਨਹੀਂ ਹੈ; ਇਹ ਖ਼ਤਰਨਾਕ ਹੈ ਅਤੇ ਸਾਡੇ ਮਨੁੱਖੀ ਅਧਿਕਾਰਾਂ ਲਈ ਸਿੱਧਾ ਖ਼ਤਰਾ ਹੈ।

ਬੀ.ਸੀ. ਦੇ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਗਲਤ ਜਾਣਕਾਰੀ ਸਾਡੇ ਸਮਾਜ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੀ ਹੈ ਅਤੇ ਅਸੀਂ ਇਸਨੂੰ ਫੈਲਣ ਤੋਂ ਰੋਕਣ ਲਈ ਕੀ ਕਰ ਸਕਦੇ ਹਾਂ ਬਾਰੇ ਜਾਗਰੂਕਤਾ ਵਧਾਉਣ ਲਈ, "ਕੀ ਤੁਸੀਂ ਇਸਨੂੰ ਰੋਕ ਸਕਦੇ ਹੋ?" ਮੁਹਿੰਮ ਸ਼ੁਰੂ ਕੀਤੀ ਹੈ।

ਉਸ ਮੁਹਿੰਮ ਦੇ ਹਿੱਸੇ ਵਜੋਂ, ਅਸੀਂ ਗਲਤ ਜਾਣਕਾਰੀ ਫੈਲਣ ਤੋਂ ਪਹਿਲਾਂ ਇਸਦੀ ਪਛਾਣ ਕਰਨ ਅਤੇ ਇਸਨੂੰ ਰੋਕਣ ਦੀ ਤੁਹਾਡੀ ਯੋਗਤਾ ਦੀ ਜਾਂਚ ਕਰਨ ਵਾਸਤੇ ਤੁਹਾਡੇ ਲਈ ਇੱਕ ਕਵਿਜ਼ ਤਿਆਰ ਕੀਤਾ ਹੈ। ਕਵਿਜ਼, ਜੋ ਕਿ ਪੰਜਾਬੀ ਵਿੱਚ bchumanrights.ca/stop ਤੇ ਉਪਲਬਧ ਹੈ, ਲੱਭੋ।

ਜਿਵੇਂ ਕਿ ਕਵਿਜ਼ ਦਿਖਾਉਂਦਾ ਹੈ, ਗਲਤ ਜਾਣਕਾਰੀ ਨੂੰ ਪਛਾਣਨਾ ਮੁਸ਼ਕਲ ਹੈ। ਇਹ ਸਾਡੇ ਸਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਆਉਂਦੇ ਦੇਖੀਏ ਕਿ ਇਹ ਸੱਚ ਕਿਉਂ ਹੈ - ਅਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ।

ਅਸੁੱਧ/ਗਲਤ ਜਾਣਕਾਰੀ ਮਨੁੱਖੀ ਅਧਿਕਾਰਾਂ ਦਾ ਮੁੱਦਾ ਕਿਉਂ ਹੈ?

ਜਦੋਂ ਗਲਤ ਜਾਣਕਾਰੀ ਸੱਚ ਨਾਲੋਂ ਤੇਜ਼ੀ ਨਾਲ ਫੈਲਦੀ ਹੈ, ਤਾਂ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ।

ਗਲਤ ਜਾਣਕਾਰੀ ਵਿਤਕਰੇ ਅਤੇ ਨਫ਼ਰਤ ਸੰਬੰਧੀ ਅਪਰਾਧਾਂ ਨੂੰ ਵਧਾਉਂਦੀ ਹੈ।

ਖਾਸ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਰੂੜੀਵਾਦੀ ਵਿਚਾਰਾਂ, ਪੱਖਪਾਤਾਂ ਅਤੇ ਸਾਜ਼ਿਸ਼ ਸਿਧਾਂਤਾਂ ਨੂੰ ਵਧਾਵਾ ਦੇਕੇ, ਗਲਤ ਜਾਣਕਾਰੀ ਨੁਕਸਾਨਦੇਹ ਰਵੱਈਏ ਅਤੇ ਵਿਵਹਾਰਾਂ ਨੂੰ ਭੜਕਾਉਂਦੀ ਹੈ, ਜਿਸ ਵਿੱਚ ਵਿਤਕਰੇ ਅਤੇ ਨਫ਼ਰਤ ਸੰਬੰਧੀ ਅਪਰਾਧ ਸ਼ਾਮਲ ਹਨ।

ਗਲਤ ਜਾਣਕਾਰੀ ਲੋਕਤੰਤਰ ਅਤੇ ਕਾਰਜਸ਼ੀਲ ਸਮਾਜ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਅਸੁੱਧ ਅਤੇ ਗਲਤ ਜਾਣਕਾਰੀ ਵੋਟਰਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਰਾਜਨੀਤਿਕ ਨੇਤਾਵਾਂ ਵਿੱਚ ਵਿਸ਼ਵਾਸ ਘਟਾਉਂਦੀ ਹੈ। ਇਹ ਉਪਲਬਧ ਜਾਣਕਾਰੀ ਦੀ ਮਾਤਰਾ ਨੂੰ ਵੀ ਵਧਾਉਂਦੇ ਹਨ, ਜਿਸ ਕਾਰਨ ਇਹ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲ ਵਿੱਚ ਕੀ ਸੱਚ ਹੈ। ਇਹ ਸਾਡੇ ਵਿੱਚ ਸਾਰੀ ਜਾਣਕਾਰੀ ਤੇ ਅਵਿਸ਼ਵਾਸ ਪੈਦਾ ਕਰ ਸਕਦਾ ਹੈ—ਜਿਸ ਵਿੱਚ ਉਹ ਜਾਣਕਾਰੀ ਵੀ ਸ਼ਾਮਲ ਹੈ ਜਿਸਦੀ ਸਾਨੂੰ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਦੀ ਰੱਖਿਆ ਲਈ ਸੁਚਿਤ ਫੈਸਲੇ ਲੈਣ ਦੀ ਲੋੜ ਹੈ ਜਿਨ੍ਹਾਂ ਦੀ ਅਸੀਂ ਪਰਵਾਹ ਕਰਦੇ ਹਾਂ।

ਅਸੁੱਧ ਅਤੇ ਗਲਤ ਜਾਣਕਾਰੀ ਕਿਵੇਂ ਵਿਤਕਰੇ ਅਤੇ ਨਫ਼ਰਤ ਨੂੰ ਵਧਾਉਂਦੀ ਹੈ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਬਾਰੇ ਹੋਰ ਜਾਣਨ ਲਈ, ਸਾਡੀ 2023 ਦੀ ਰਿਪੋਰਟ, [ਨਫ਼ਰਤ ਤੋਂ ਉਮੀਦ ਤੱਕ \(From Hate to Hope\)](#) (ਖਾਸ ਕਰਕੇ ਪੰਨੇ 171-172), ਅਤੇ ਸਾਡੀ 2024 ਦੀ ਰਿਪੋਰਟ, [ਫੋਕਸ ਵਿੱਚ ਅਧਿਕਾਰ \(Rights in Focus\)](#) (ਖਾਸ ਕਰਕੇ ਪੰਨੇ 55-56) ਦੇਖੋ।

ਗਲਤ ਜਾਣਕਾਰੀ ਨੂੰ ਰੋਕਣਾ ਇੰਨਾ ਔਖਾ ਕਿਉਂ ਹੈ?

ਗਲਤ ਜਾਣਕਾਰੀ ਪੈਦਾ ਕਰਨ ਵਾਲੇ ਲੋਕ, ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਸਾਨੂੰ ਇਹ ਯਕੀਨ ਦਿਵਾਉਣ ਤੋਂ ਫਾਇਦਾ ਹੁੰਦਾ ਹੈ ਕਿ ਉਹ ਜੋ ਜਾਣਕਾਰੀ ਸਾਂਝੀ ਕਰਦੇ ਹਨ ਉਹ ਸੱਚ ਹੈ। ਉਹ ਸਾਨੂੰ ਗੁੰਮਰਾਹ ਕਰਨ ਲਈ ਸ਼ਕਤੀਸ਼ਾਲੀ ਰਣਨੀਤੀਆਂ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਸ਼ਾਮਲ ਹਨ:

- ਸੰਬੰਧਿਤ ਰੁਚੀਆਂ ਅਤੇ ਕਦਰਾਂ-ਕੀਮਤਾਂ ਵਾਲੇ ਲੋਕਾਂ ਦੀਆਂ ਸੋਸ਼ਲ ਮੀਡੀਆ ਫੀਡਾਂ 'ਤੇ ਦਿਖਾਈ ਦੇਣ ਲਈ ਐਲਗੋਰਿਦਮਾਂ ਦੀ ਵਰਤੋਂ ਕਰਨਾ
- ਸੋਸ਼ਲ ਮੀਡੀਆ ਸਾਈਟ ਪ੍ਰਕਿਰਿਆਵਾਂ (ਐਲਗੋਰਿਦਮਾਂ) ਤੋਂ ਲਾਭ ਉਠਾਉਣਾ
- ਜਾਣਕਾਰੀ ਨੂੰ ਸੋਧਣਾ ਅਤੇ ਗਲਤ ਜਾਣਕਾਰੀ ਬਣਾਉਣਾ ਜੋ ਅਸਲੀ ਦਿਖਾਈ ਦਿੰਦੀ ਹੈ
- ਅਜਿਹੀਆਂ ਪ੍ਰਬਲ ਭਾਵਨਾਵਾਂ ਭੜਕਾਉਣਾ, ਜੋ ਪੋਸਟ ਨੂੰ ਸਾਂਝਾ ਕਰਨਾ ਜ਼ਰੂਰੀ ਮਹਿਸੂਸ ਕਰਾਉਂਦੀਆਂ ਹਨ
- ਕਿਸੇ ਚੀਜ਼ ਨੂੰ ਗਲਤ ਢੰਗ ਨਾਲ ਅਸਲ ਸਮੱਸਿਆ ਦੇ ਸਰੋਤ ਵਜੋਂ ਪਛਾਣਨਾ ਕਿਉਂਕਿ ਇਹ ਉਸੇ ਸਮੇਂ ਵਾਪਰਦੀ ਹੈ

ਅਸੀਂ ਗਲਤ ਜਾਣਕਾਰੀ ਬਾਰੇ ਕੀ ਕਰ ਸਕਦੇ ਹਾਂ?

ਸਾਡੇ ਕੋਲ ਗਲਤ ਜਾਣਕਾਰੀ ਨੂੰ ਸੰਬੰਧਿਤ ਕਰਨ ਦੀ ਸ਼ਕਤੀ ਹੈ।

ਸਾਨੂੰ ਹੇਰਾਫੇਰੀ ਵਾਲੀ ਹਰ ਜਾਣਕਾਰੀ ਦਾ ਵਿਰੋਧ ਕਰਨ ਦੀ ਲੋੜ ਨਹੀਂ ਹੈ। ਪਰ ਛੋਟੀਆਂ ਕਾਰਵਾਈਆਂ ਦੇ ਵੀ ਸ਼ਕਤੀਸ਼ਾਲੀ ਨਤੀਜੇ ਹੋ ਸਕਦੇ ਹਨ।

ਇਹ ਸਿਰਫ਼ ਆਪਣੀ ਰੱਖਿਆ ਕਰਨ ਬਾਰੇ ਨਹੀਂ ਹੈ। ਜਦੋਂ ਅਸੀਂ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਦੇ ਹਾਂ, ਤਾਂ ਅਸੀਂ ਇਹਨਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਾਂ:

- ਸਾਡੇ ਦੇਸ਼ ਅਤੇ ਪਰਿਵਾਰ ਦੀ ਹੇਰਾਫੇਰੀ ਤੋਂ
- ਹਾਸ਼ੀਏ 'ਤੇ ਧੱਕੇ ਗਏ ਭਾਈਚਾਰੇ ਦੀ ਵਿਤਕਰੇ ਅਤੇ ਨਫ਼ਰਤ ਤੋਂ
- ਸਾਡੇ ਸਮਾਜ ਦੀ ਲੋਕਤੰਤਰ ਲਈ ਖਤਰਿਆਂ ਤੋਂ

ਤੁਸੀਂ ਇਹ ਕਰ ਸਕਦੇ ਹੋ:

1. ਗਲਤ ਜਾਣਕਾਰੀ ਫੈਲਣ ਤੋਂ ਪਹਿਲਾਂ ਇਸਨੂੰ ਰੋਕਣਾ ਸਿੱਖੋ

ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ, ਤੁਹਾਨੂੰ ਗਲਤ ਜਾਣਕਾਰੀ ਨੂੰ ਪਛਾਣਨ ਦੇ ਯੋਗ ਹੋਣ ਦੀ ਲੋੜ ਹੈ। "ਸਟਾਪ" (STOP) ਵਿਧੀ ਇਹ ਕਰਨ ਵਾਸਤੇ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ:

- ✓ **ਜਦੋਂ ਤੁਹਾਨੂੰ ਯਕੀਨ ਹੋਵੇ (ਸਿਰਫ਼) ਤਾਂ ਹੀ ਸਾਂਝਾ ਕਰੋ।**
ਆਪਣੇ ਆਪ ਤੋਂ ਪੁੱਛੋ: ਕੀ ਇਹ ਵਾਕਈ ਸੱਚ ਹੈ?
- ✓ **ਸੱਚਾਈ ਦਾ ਪਤਾ ਲਗਾਓ।**
ਕੀ ਹੋਰ ਭਰੋਸੇਯੋਗ ਸਰੋਤਾਂ ਕੋਲ ਵੀ ਇਹੀ ਜਾਣਕਾਰੀ ਹੈ?
- ✓ **ਗੁੱਸੇ ਨੂੰ ਮਾਤ ਦਿਓ।**
ਕੀ ਤੁਹਾਡੇ ਮਨ ਵਿੱਚ ਤੁਹਾਡੇ ਦੁਆਰਾ ਦੇਖੀ ਜਾ ਰਹੀ ਸਮੱਗਰੀ ਬਾਰੇ ਪ੍ਰਬਲ ਭਾਵਨਾਵਾਂ ਹਨ? ਕੀ ਉਹ ਭਾਵਨਾਵਾਂ ਤੱਥਾਂ 'ਤੇ ਆਧਾਰਿਤ ਹਨ?

¹ We call this the "stop" method because in English, the word "stop" can be spelled using first letter of each of the steps listed.



✓ ਦ੍ਰਿਸ਼ਟੀਕੋਣ ਨੂੰ ਪਰਖੋ।

ਸਮੇਂਗਰੀ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ? ਇਸ ਨੂੰ ਕੌਣ ਕਹਿ ਰਿਹਾ ਹੈ? ਇਸ ਨੂੰ ਕਹਿਣ ਨਾਲ ਕਿਸਨੂੰ ਫਾਇਦਾ ਹੁੰਦਾ ਹੈ?

“ਸਟਾਪ” ਵਿਧੀ ਦੀ ਵਰਤੋਂ ਕਰਕੇ (ਦੁਬਾਰਾ) ਕਵਿਜ਼ ਕਰੋ।

2. ਗਲਤ ਜਾਣਕਾਰੀ ਅਤੇ ਤੁਸੀਂ ਕਾਰਵਾਈ ਕਿਵੇਂ ਕਰ ਸਕਦੇ ਹੋ, ਬਾਰੇ ਹੋਰ ਜਾਣੋ

ਗਲਤ ਜਾਣਕਾਰੀ ਅਤੇ ਮਨੁੱਖੀ ਅਧਿਕਾਰਾਂ ਨਾਲ ਇਸਦੇ ਸਬੰਧਾਂ ਦੀ ਪੜਚੋਲ ਕਰਨ ਵਾਲੇ ਅੱਪਡੇਟਾਂ ਅਤੇ ਵਾਧੂ ਸਰੋਤਾਂ ਲਈ bchumanrights.ca/stop 'ਤੇ ਨਜ਼ਰ ਰੱਖੋ।

3. ਆਪਣੀ ਜ਼ਿੰਦਗੀ ਵਿੱਚ ਹੋਰ ਲੋਕਾਂ ਨੂੰ ਗਲਤ ਜਾਣਕਾਰੀ ਬਾਰੇ ਜਾਣਨ ਵਿੱਚ ਮਦਦ ਕਰੋ

ਇਸ ਵੈੱਬਪੇਜ, ਕਵਿਜ਼ ਅਤੇ “ਸਟਾਪ” ਵਿਧੀ ਨੂੰ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਹਿਕਰਮੀਆਂ ਅਤੇ ਆਪਣੇ ਭਾਈਚਾਰੇ ਦੇ ਮੈਂਬਰਾਂ ਨਾਲ ਸਾਂਝਾ ਕਰੋ।

4. ਆਪਣੇ ਭਾਈਚਾਰੇ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ

ਕੀ ਤੁਸੀਂ ਆਪਣੇ ਭਾਈਚਾਰੇ ਵਿੱਚ ਗਲਤ ਜਾਣਕਾਰੀ ਨੂੰ ਰੋਕ ਸਕਦੇ ਹੋ? ਅਸੀਂ ਸਾਰੇ ਬੀ.ਸੀ. ਵਿੱਚ ਕਲਾਸਰੂਮਾਂ, ਯੁਵਾ ਸਮੂਹਾਂ ਅਤੇ ਭਾਈਚਾਰਕ ਸੰਗਠਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਸ ਗੱਲ ਦਾ ਪ੍ਰਚਾਰ ਕਰਨ ਕਿ ਗਲਤ ਜਾਣਕਾਰੀ ਨੂੰ ਫੈਲਣ ਤੋਂ ਪਹਿਲਾਂ ਕਿਵੇਂ ਰੋਕਿਆ ਜਾਵੇ। ਅਜਿਹਾ ਕਰਨ ਨਾਲ ਤੁਹਾਡੇ ਭਾਈਚਾਰੇ ਵਿੱਚ ਗਲਤ ਜਾਣਕਾਰੀ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਪ੍ਰਭਾਵਾਂ ਅਤੇ ਇਸਨੂੰ ਕਿਵੇਂ ਰੋਕਣਾ ਹੈ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ।

ਪ੍ਰੋਜੈਕਟਾਂ ਵਿੱਚ ਸ਼ਾਮਲ ਹੋ ਸਕਦੇ ਹਨ:

- ਵਿਜ਼ੁਅਲ ਆਰਟ, ਜਿਵੇਂ ਕਿ ਮਿਥੂਰਲ, ਪੋਸਟਰ, ਪੇਂਟਿੰਗਾਂ ਅਤੇ ਬੈਨਰ
- ਮਲਟੀਮੀਡੀਆ ਆਰਟਸ, ਜਿਵੇਂ ਕਿ ਵੀਡੀਓ, ਫੋਟੋਗ੍ਰਾਫੀ ਜਾਂ ਪੌਡਕਾਸਟ
- ਕਵਿਤਾ, ਛੋਟੀਆਂ ਕਹਾਣੀਆਂ, ਜ਼ੀਨਜ਼, ਕਾਮਿਕ ਬੁਕਸ
- ਇਕੱਠ ਜਾਂ ਸਮਾਗਮ, ਜਿਸ ਵਿੱਚ ਕਮਿਊਨਿਟੀ ਗੋਲਮੇਜ਼, ਅੰਤਰ-ਪੀੜ੍ਹੀ ਚਰਚਾ ਅਤੇ ਸਿੱਖਣ ਲਈ ਸੈਸ਼ਨ ਸ਼ਾਮਲ ਹਨ
- ਕੁਝ ਹੋਰ: ਜੇਕਰ ਤੁਹਾਡੇ ਕੋਲ ਕਿਸੇ ਹੋਰ ਪ੍ਰੋਜੈਕਟ ਬਾਰੇ ਵਿਚਾਰ ਹੈ ਤਾਂ ਸਾਨੂੰ ਦੱਸੋ।

ਚੁਣੇ ਗਏ ਪ੍ਰੋਜੈਕਟ bchumanrights.ca/stop 'ਤੇ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਸਾਡੇ ਦਫ਼ਤਰ ਦੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਸਾਂਝੇ ਕੀਤੇ ਜਾ ਸਕਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਪ੍ਰੋਜੈਕਟ ਸਾਂਝਾ ਕਰੀਏ ਤਾਂ ਸਾਨੂੰ ਦੱਸੋ।

ਸਾਡੇ ਕੋਲ ਮਿੰਨੀ-ਗ੍ਰਾਂਟਾਂ ਹਨ!

2025 ਦੀ ਪਤਝੜ (fall) ਵਿੱਚ ਸ਼ੁਰੂ ਹੋਣ ਵਾਲੇ ਇੱਕ ਮਿੰਨੀ-ਗ੍ਰਾਂਟ ਮੌਕੇ ਰਾਹੀਂ ਪ੍ਰੋਜੈਕਟਾਂ ਨੂੰ ਸਮਰਥਨ ਦੇਣ ਲਈ ਫੰਡਿੰਗ ਸਹਾਇਤਾ ਉਪਲਬਧ ਹੈ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੇਲਿੰਗ ਲਿਸਟ ਵਿੱਚ ਸ਼ਾਮਲ ਕੀਤੇ ਜਾਣ ਵਾਸਤੇ, ਆਪਣੇ ਨਾਮ ਅਤੇ ਸੰਗਠਨ, ਜੇਕਰ ਕੋਈ ਹੈ, ਦੇ ਨਾਲ ਅਤੇ ਵਿਸ਼ਾ ਲਾਈਨ ਵਿੱਚ “**ਗਲਤ ਜਾਣਕਾਰੀ ਸੰਬੰਧੀ ਮਿੰਨੀ-ਗ੍ਰਾਂਟ**” ਦੇ ਨਾਲ engagement@bchumanrights.ca ਵੱਲੋਂ 'ਤੇ ਈਮੇਲ ਭੇਜੋ।

ਕਿਰਪਾ ਕਰਕੇ ਧਿਆਨ ਦਿਓ ਕਿ ਸਾਡੀ ਕੰਮ ਕਰਨ ਵਾਲੀ ਭਾਸ਼ਾ ਅੰਗਰੇਜ਼ੀ ਹੈ।

ਤੁਸੀਂ ਹੀ ਫਰਕ ਹੋ

ਭਾਵੇਂ ਤੁਸੀਂ ਆਪਣੇ ਆਪ ਨੂੰ ਗਲਤ ਜਾਣਕਾਰੀ ਤੋਂ ਪ੍ਰਭਾਵਿਤ ਵਿਅਕਤੀ ਨਹੀਂ ਸਮਝਦੇ ਸੀ...

ਭਾਵੇਂ ਤੁਸੀਂ ਕੁਝ ਅਜਿਹਾ ਸਾਂਝਾ ਕੀਤਾ ਹੈ ਜੋ ਝੂਠਾ ਨਿਕਲਿਆ (ਸਾਡੇ ਵਿੱਚੋਂ ਬਹੁਤਿਆਂ ਨੇ ਅਜਿਹਾ ਕੀਤਾ ਹੈ)...

ਭਾਵੇਂ ਇਸਦਾ ਵਿਰੋਧ ਕਰਨਾ ਬਿਹਬਲ ਕਰਨ ਵਾਲਾ ਮਹਿਸੂਸ ਹੋਵੇ...



ਤੁਸੀਂ ਇੱਕ ਵੱਡੀ ਕਹਾਣੀ ਦਾ ਹਿੱਸਾ ਹੋ।

ਜਦੋਂ ਅਸੀਂ ਅਸ਼ੁੱਧ ਅਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਕਾਰਵਾਈ ਕਰਦੇ ਹਾਂ, ਤਾਂ ਅਸੀਂ ਹੇਰਾਫੇਰ ਦਾ ਵਿਰੋਧ ਕਰਦੇ ਹਾਂ ਅਤੇ ਇੱਕ ਦੂਜੇ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਾਂ।

